

ਘਰੇਲੂ ਸਹਾਇਤਾ ਬੇਨਤੀ ਪ੍ਰੋਗਰਾਮ

ਕੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਫਲਤਾਪੂਰਵਕ ਅਲੱਗ-ਥਲੱਗ ਕਰਨ ਜਾਂ ਕੁਆਰਟੀਨਾਈਨ ਕਰਨ ਲਈ ਵਿੱਤੀ ਸਹਾਇਤਾ ਦੀ ਲੋੜ ਹੈ? ਕਿੰਗ ਕਾਊਂਟੀ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਜੋ ਪਾਜੇਟਿਵ ਟੈਸਟ ਕਰਦਾ ਹੈ ਜਾਂ ਕੋਵਿਡ-19 ਵਾਲੇ ਦੇ ਨਜ਼ਦੀਕੀ ਸੰਪਰਕ ਵਿੱਚ ਰਿਹਾ ਹੈ, ਆਪਣੇ ਵਰਤਮਾਨ ਕਿਰਾਏ, ਗਿਰਵੀਨਾਮਾ, ਬਿਜਲੀ, ਪਾਣੀ, ਫੋਨ ਅਤੇ ਇੰਟਰਨੈੱਟ ਦੇ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ \$1500 ਤੱਕ ਦਾ ਇੱਕ-ਵਾਰ ਦਾ ਘਰੇਲੂ ਬਿੱਲ ਭੁਗਤਾਨ ਪ੍ਰਾਪਤ ਕਰਨ ਦੇ ਯੋਗ ਹੋ ਸਕਦਾ ਹੈ। ਘਰੇਲੂ ਸਹਾਇਤਾ ਬੇਨਤੀ ਪ੍ਰੋਗਰਾਮ ਵਾਸਤੇ ਫੰਡ ਸਹਾਇਤਾ ਸਿਹਤ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ ਅਤੇ ਇਹ ਤਦ ਤੱਕ ਜਾਰੀ ਰਹੇਗੀ ਜਦ ਤੱਕ ਫੰਡ ਉਪਲਬਧ ਹਨ।

ਮੈਂ ਯੋਗਤਾ ਪੂਰੀ ਕਿਵੇਂ ਕਰਾਂ ਜਾਂ ਦਾਖਲਾ ਕਿਵੇਂ ਭਰਾਂ?

ਕੋਈ ਐਪਲੀਕੇਸ਼ਨ ਜ਼ਰੂਰੀ ਨਹੀਂ ਹੈ। ਜਿੰਨ੍ਹਾਂ ਲੋਕਾਂ ਦਾ ਹਾਲੀਆ ਕੋਵਿਡ -19 ਦਾ ਪਾਜੇਟਿਵ ਟੈਸਟ ਹੋਇਆ ਹੈ ਜਾਂ ਜਿੰਨ੍ਹਾਂ ਦੀ ਕਿਸੇ ਪਾਜੇਟਿਵ ਕੇਸ ਦੇ ਨਜ਼ਦੀਕੀ ਸੰਪਰਕ ਵਜੋਂ ਪਛਾਣ ਕੀਤੀ ਜਾਂਦੀ ਹੈ, ਉਹਨਾਂ ਨੂੰ ਪੰਜ ਦਿਨਾਂ ਦੇ ਅੰਦਰ ਕਿਸੇ ਕਿੰਗ ਕਾਊਂਟੀ ਸੰਪਰਕ ਟਰੇਸਰ ਕੋਲੋਂ ਕਾਲ ਜਾਂ ਟੈਕਸਟ ਆਵੇਗਾ। ਇਹ ਯੋਗਤਾ ਦਾ ਨਿਰਣਾ ਕਰਨ ਲਈ ਸੂਰੂਆਤ ਹੋਵੇਗੀ। ਭਾਸ਼ਾ ਸਹਾਇਤਾ ਉਪਲਬਧ ਹੋਵੇਗੀ।

[ਅਕਸਰ ਪੁੱਛੇ ਜਾਣ ਵਾਲੇ ਸਵਾਲ](#)

ਯੋਗਤਾ

ਕੋਈ ਆਮਦਨ ਜਾਂ ਨਾਗਰਿਕਤਾ ਦੀ ਲੋੜ ਨਹੀਂ ਹੈ। ਯੋਗਤਾ ਪੂਰੀ ਕਰਨ ਲਈ, ਲਾਜ਼ਮੀ ਤੌਰ 'ਤੇ:

- ਵਿੱਤੀ ਲੋੜ ਬਾਰੇ ਦਸੋ।
- ਕੋਵਿਡ-19 ਟੈਸਟ ਦਾ ਪਾਜੇਟਿਵ ਹੈ ਜਾਂ ਤੁਹਾਡੀ ਪਛਾਣ ਇੱਕ ਨਜ਼ਦੀਕੀ ਸੰਪਰਕ ਵਜੋਂ ਕੀਤੀ ਜਾਣੀ ਚਾਹੀਦੀ ਹੈ।
- ਕੁਆਰਟੀਨਾਈਨ ਜਾਂ ਅਲਹਿਦਗੀ ਵਿੱਚ ਹੋ।
- ਕਿੰਗ ਕਾਊਂਟੀ ਵਿੱਚ ਰਹਿੰਦੇ ਹੋ।
- ਫੇਡਰਲ ਜਾਂ ਸਥਾਨਕ ਲਾਭ ਜੋ ਪਹਿਲਾਂ ਹੀ ਮਾਸਿਕ ਬਿੱਲਾਂ ਨੂੰ ਕਵਰ ਕਰਦੇ ਹਨ, ਪ੍ਰਾਪਤ ਨਹੀਂ ਕਰ ਰਹੇ ਹੋ

ਇਹ ਕਿਵੇਂ ਕੰਮ ਕਰਦਾ ਹੈ

- ਜਿਹੜੇ ਲੋਕ ਯੋਗਤਾ ਪੂਰਤੀ ਕਰਦੇ ਹਨ, ਉਹਨਾਂ ਕੋਲ ਕਿੰਗ ਕਾਊਂਟੀ ਕਮਿਊਨਿਟੀ ਹੈਲਥ ਵਰਕਰ ਨੂੰ ਸੰਪਰਕ ਕਰਣ ਤੇ ਬਾਦ ਆਪਣੇ ਬਿੱਲਾਂ ਦੀਆਂ ਕਾਪੀਆਂ ਜਨਤਕ ਸਿਹਤ – ਸਿਆਟਲ ਅਤੇ ਕਿੰਗ ਕਾਊਂਟੀ ਨੂੰ ਸੌਂਪਣ ਲਈ ਸੱਤ ਦਿਨ ਹੋਣਗੇ।
- ਕਿੰਗ ਕਾਊਂਟੀ ਕਮਿਊਨਿਟੀ ਹੈਲਥ ਵਰਕਰ ਆਪਣੇ ਦਸਤਾਵੇਜ਼ ਸਪੁਰਦ ਕਰਨ ਵਿੱਚ ਵਿਅਕਤੀਆਂ ਦੀ ਸਹਾਇਤਾ ਕਰਨ ਲਈ ਉਪਲਬਧ ਹੋਣਗੇ।
- ਹਰੇਕ ਬਿੱਲ ਦਾ ਸਿੱਧਾ ਭੁਗਤਾਨ ਕੀਤਾ ਜਾਵੇਗਾ।
- ਪ੍ਰਗਰਮ ਵਿੱਚ ਮੌਜੂਦਾ ਕਿਰਾਇਆ, ਮੋਰਟਗੇਜ, ਬਿਜਲੀ, ਪਾਣੀ, ਫੋਨ ਅਤੇ ਇੰਟਰਨੈੱਟ ਬਿੱਲ ਸ਼ਾਮਲ ਹਨ। ਦੇ-ਮਾਸਿਕ ਸਟੇਟਮੈਂਟ ਵਾਲੇ ਬਿੱਲਾਂ ਦਾ ਵੀ ਪੂਰਾ ਭੁਗਤਾਨ ਕੀਤਾ ਜਾਵੇਗਾ।
- ਫੰਡਾਂ ਦੀ ਵਰਤੋਂ ਕਰੈਡਿਟ ਕਾਰਡ, ਮੈਡੀਕਲ ਬਿੱਲ, ਕਾਰ ਲੋਨ, ਬੀਮਾ ਜਾਂ ਟੈਕਸ ਭੁਗਤਾਨ ਜਾਂ ਕਿਸੇ ਵੀ ਅਜਿਹੇ ਬਿੱਲਾਂ ਦਾ ਭੁਗਤਾਨ ਕਰਨ ਲਈ ਨਹੀਂ ਕੀਤੀ ਜਾ ਸਕਦੀ ਜੋ ਇੱਕ ਮਹੀਨੇ ਤੋਂ ਵੱਧ ਜਾਂ ਬਕਾਇਆ ਹਨ।

ਕੁਆਰਟੀਨ ਅਤੇ ਅਲਹਿਦਗੀ

ਉਹ ਵਿਅਕਤੀ ਜੋ ਕੋਵਿਡ-19 ਵਾਸਤੇ ਟੈਸਟ ਪਾਜੇਟਿਵ ਟੈਸਟ ਕਰਦੇ ਹਨ ਜਾਂ ਜੋ ਕੋਵਿਡ-19 ਦੇ ਲੱਛਣਾਂ ਦਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਹਨਾਂ ਦਾ ਟੈਸਟ ਦਾ ਨਤੀਜਾ ਵਿਚਾਰ ਅਧੀਨ ਹੈ, ਜਨਤਾ ਦੇ ਹੋਰ ਮੈਂਬਰਾਂ ਨੂੰ ਖਤਰੇ ਵਿੱਚ ਪਾ ਸਕਦੇ ਹਨ। ਸਾਡੇ ਭਾਈਚਾਰੇ ਦੀ ਸਿਹਤ ਦੀ ਰੱਖਿਆ ਕਰਨ ਲਈ ਕੁਆਰਟੀਨਾਈਨ ਜਾਂ ਅਲੱਗ-ਥਲੱਗ ਕਰਨਾ ਅਤੇ ਕੋਵਿਡ-19 ਦੇ ਫੈਲਣ ਨੂੰ ਰੋਕਣਾ ਮਹੱਤਵਪੂਰਨ ਹੈ। ਇਸ ਬਾਰੇ, ਸਾਡੇ ਕਿੰਗ ਕਾਊਂਟੀ ਸਿਹਤ ਸੰਭਾਲ ਅਫਸਰ ਦੁਆਰਾ ਜਾਰੀ ਕੀਤਾ ਹੋਰ ਜਾਣਕਾਰੀ ਲਈ ਪੜ੍ਹੋ [ਕੁਆਰਟੀਨ ਨਿਰਦੇਸ਼ ਅਤੇ ਅਲਹਿਦਗੀ ਦਾ ਆਦੇਸ਼](#). (ਕੇਵਲ ਅੰਗਰੇਜ਼ੀ)

ਸੰਪਰਕ ਟਰੇਸਿੰਗ

ਜੇ ਤੁਸੀਂ ਪਾਜੇਟਿਵ ਟੈਸਟ ਕੀਤਾ ਜਾਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ, ਤਾਂ ਸੰਪਰਕ ਟਰੇਸਰ ਵਜੋਂ ਜਾਣੇ ਜਾਂਦੇ ਸਿਹਤ ਜਾਂਚਕਰਤਾ ਇਹ ਪਤਾ ਕਰਨ ਵਿੱਚ ਮਦਦ ਕਰਨ ਲਈ ਸੰਪਰਕ ਕਰਨਗੇ ਕਿ ਤੁਸੀਂ ਕਦੋਂ ਬਿਮਾਰ ਹੋਏ ਸੀ ਅਤੇ ਤੁਸੀਂ ਕਿਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ। ਫੇਰ ਉਹ ਤੁਹਾਡੇ ਨਜ਼ਦੀਕੀ ਸੰਪਰਕਾਂ ਨੂੰ ਇਹ ਦੱਸਣ ਲਈ ਤੁਹਾਡੀ ਮਦਦ ਕਰਨਗੇ ਕਿ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਹਨ ਅਤੇ ਮੁਫਤ ਟੈਸਟ ਕਿੱਥੇ ਪ੍ਰਾਪਤ ਕਰਨਾ ਹੈ। [ਸੰਪਰਕ ਟਰੇਸਿੰਗ ਪ੍ਰਕਿਰਿਆ ਬਾਰੇ ਏਥੇ ਜਾਣੋ](#)। (ਕੇਵਲ ਅੰਗਰੇਜ਼ੀ)